

# ਸਾਂਝ ਕੇਂਦਰ ਵਿਜ਼ਟਰ ਸਪਤਾਹ

13-19 ਫਰਵਰੀ 2019

ਇਹ ਸੋਖਾ ਹੈ ਵਰਤਿਆ ਜਾਣ ਵਾਲਾ ਸੰਦ ਇਹ ਜਾਂਚਣ ਲਈ ਬਣਾਇਆ ਗਿਆ ਹੈ ਕਿ ਸਾਂਝ ਕੇਂਦਰ ਲੋਕਾਂ ਦੀ ਜਿਸ ਸੇਵਾ ਲਈ ਵਿਉਂਤੇ ਗਏ ਹਨ ਉਹ ਸੇਵਾ ਉਹ ਕਿਸ ਹੱਦ ਤਕ ਕਰਦੇ ਹਨ। ਇਹ ਸਵਾਲ ਸਾਂਝ ਕੇਂਦਰਾਂ ਦੇ ਮੁੱਖ ਤੱਤਾਂ ਬਾਰੇ ਤੁਹਾਡੇ ਨਿਰੀਖਣ ਨੂੰ ਅਤੇ ਪਿਆਨ ਨੂੰ ਕੇਂਦਰਿਤ ਕਰਨ ਵਿਚ ਅਗਵਾਈ ਦੇਣਗੇ।

## ਫਾਰਮ ਭਰੋ

### ਤੁਸੀਂ ਕਰਨਾ ਕੀ ਹੈ?

ਦੋਰੇ (ਵਿਜ਼ਟ) ਤੇ ਜਾਣ ਤੋਂ ਪਹਿਲਾਂ:

- ਪ੍ਰਸ਼ਨਾਵਲੀ (ਸਵਾਲਨਾਮਾ) ਨੂੰ ਚੰਗੀ ਤਰ੍ਹਾਂ ਪੜ੍ਹੋ
- ਜੇ ਤੁਹਾਨੂੰ ਕਿਸੇ ਸਵਾਲ ਦੀ ਸਮਝ ਨਹੀਂ ਆਉਂਦੀ, ਤਾਂ ਵਰਣਨ ਲਈ ਆਪਣੇ ਟੀਮ ਆਗੂ ਨੂੰ ਪੁੱਛੋ ਅਤੇ ਆਪਣੇ ਵਿਚਾਰ ਦੂਜੇ ਟੀਮ ਸਾਥੀਆਂ ਨਾਲ ਸਾਂਝੇ ਕਰੋ

ਦੋਰੇ (ਵਿਜ਼ਟ) ਤੋਂ ਮਗਰੋਂ:

- ਵਿਜ਼ਟਰ ਦੇ ਸਵਾਲਨਾਮੇ ਨੂੰ ਭਰੋ
- ਅਸੀਂ ਤੁਹਾਡੀ ਨਿਜੀ ਰਾਇਂ ਜਾਣਨਾ ਚਾਹੁੰਦੇ ਹਾਂ! ਮਿਹਰਬਾਨੀ ਕਰਕੇ ਦੂਜੇ ਟੀਮ ਮੈਂਬਰ ਦੇ ਜਵਾਬ ਦੀ ਨਕਲ ਕਰਕੇ ਨਾ ਲਿਖੋ। ਆਪਣਾ ਫਾਰਮ ਆਜ਼ਾਦ ਤੌਰ 'ਤੇ ਭਰੋ
- ਜੇ ਤੁਹਾਨੂੰ ਕੋਈ ਸੰਕਾ ਜਾਂ ਪ੍ਰਸ਼ਨ ਹੈ ਤਾਂ ਆਪਣੇ ਟੀਮ ਆਗੂ ਨੂੰ ਪੁੱਛੋ
- ਜੇ ਤੁਸੀਂ ਸਾਂਝ ਕੇਂਦਰ ਬਾਰੇ ਆਪਣਾ ਨਿਰੀਖਣ ਅਤੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਕਾਗਜ਼ ਦੀ ਵੱਖਰੀ ਸੀਟ ਵਰਤੋ

ਜਿਹੜੀ ਜਾਣਕਾਰੀ ਕਿਸੇ ਭਾਗੀਦਾਰ ਦੀ ਸ਼ਨਾਖਤ ਕਰ ਸਕਦੀ ਹੋਵੇ, ਉਹ ਜਾਰੀ ਨਹੀਂ ਕੀਤੀ ਜਾਵੇਗੀ।

### ਵਿਜ਼ਟਰ ਦਾ ਸਵਾਲਨਾਮਾ

ਜ਼ਿਲ੍ਹੇ ਦਾ ਨਾਮ:

ਸਬ-ਡਿਵਿਜ਼ਨ ਦਾ ਨਾਮ:

ਸਾਂਝ ਕੇਂਦਰ ਦਾ ਨਾਮ:

ਸਾਂਝ ਕੇਂਦਰ ਦਾ ਪੱਧਰ (ਟਿੱਕ ਲਾਓ): ਜ਼ਿਲਾ/ ਸਬ-ਡਿਵਿਜ਼ਨ / ਪੁਲਿਸ ਸਟੇਸ਼ਨ

ਸਾਂਝ ਕੇਂਦਰ ਦੇ ਇਨਚਾਰਜ ਦਾ ਮੋਬਾਈਲ ਫੋਨ:

ਮਿਤੀ:

ਟੀਮ ਆਗੂ:

ਵਿਜ਼ਟਰ ਦਾ ਨਾਮ:

ਲਿੰਗ: || ਪੁਰਸ਼ || ਇਸਤਰੀ || ਉਮਰ:

ਵਿਦਿਆ:	<input type="checkbox"/>   ਅਨਪੜ੍ਹ	<input type="checkbox"/>   ਪ੍ਰਾਇਸ਼ਰੀ	<input type="checkbox"/>   ਮੈਟਰਿਕ	<input type="checkbox"/>   ਸੀਨੀ. ਸੈਕੰਡਰੀ
	<input type="checkbox"/>   ਗਰੈਜੂਏਟ	<input type="checkbox"/>   ਪੋਸਟ ਗਰੈਜੂਏਟ	<input type="checkbox"/>   ਪੇਸ਼ਾਵਰ	

ਵਿਜ਼ਟਰ ਹੈ:

- |  |                                     |
|--|-------------------------------------|
| <input type="checkbox"/>   ਨਾਗਰਿਕ ਅਤੇ ਹਿੱਤਕਾਰੀ ਗਰੁੱਪ (ਹਿੱਤਕਾਰੀ ਭਲਾਈ ਕਮੇਟੀਆਂ, ਵਪਾਰਕ ਸੰਸਥਾਵਾਂ, ਆਦਿ)    | <input type="checkbox"/>   ਵਿਦਿਆਰਥੀ |
| <input type="checkbox"/>   ਨਾਗਰਿਕ ਸਮਾਜ ਸਮੂਹ (ਮਹੱਤੀ ਅਧਿਕਾਰ ਕਾਰਕੁਨ, ਇਸਤਰੀ ਗਰੁੱਪ, ਐਨ.ਜੀ.ਓ., ਆਦਿ)        | <input type="checkbox"/>   ਆਮ ਆਦਮੀ  |
| <input type="checkbox"/>   ਪੇਸ਼ਾਵਰ ਅਦਾਰੇ (ਅਕਾਦਮੀਅਨ, ਵਕੀਲ, ਖੋਜਾਰਥੀ, ਆਦਿ)                              |                                     |
| <input type="checkbox"/>   ਕਮਿਊਨਿਟੀ ਪੁਲਿਸਿੰਗ ਗਰੁੱਪ (ਮੁੱਲਾ ਪਹਿਰੇਦਾਰੀ ਗਰੁੱਪ, ਸਮਾਜਿਕ ਤਾਲਮੇਲ ਗਰੁੱਪ, ਆਦਿ) |                                     |

ਕੀ ਸਾਂਝ ਕੇਂਦਰ ਵਿਚ ਤੁਸੀਂ ਪਹਿਲੀ ਵਾਰ ਆਏ ਹੋ: || ਹਾਂ || ਨਹੀਂ

ਜੇ ਨਹੀਂ, ਤਾਂ ਤੁਸੀਂ ਸਾਂਝ ਕੇਂਦਰ ਕਿਨੇ ਵਾਰ ਆਏ ਹੋ?

ਕੀ ਸਾਂਝ ਕੇਂਦਰ ਵਿਚ ਤੁਹਾਡੀ ਇਸ ਫੇਰੀ ਨੇ ਤੁਹਾਨੂੰ ਪੁਲਿਸ ਦੀਆਂ ਸੇਵਾਵਾਂ ਲੈਣ ਲਈ ਵਧੇਰੇ ਇੱਛਕ ਬਣਾਇਆ ਹੈ? || ਹਾਂ || ਨਹੀਂ

ਕਿਰਪਾ ਕਰਕੇ ਉਸ ਜਵਾਬ ਉਤੇ ਟਿੱਕ (/) ਲਾਈ ਜਿਹੜਾ ਸਾਂਝ ਕੇਂਦਰ ਬਾਰੇ ਤੁਹਾਡੇ ਅਨੁਭਵ ਨੂੰ ਸਹੀ ਵਰਸਾਉਂਦਾ ਹੈ	ਉਕਾ ਹੀ ਨਾਕਾਫੀ	ਨਾਕਾਫੀ	ਕਾਫੀ	ਕਾਫੀ ਤੋਂ ਵੱਧ	ਸਾਨਦਾਰ
1	2	3	4	5	

## ਸਾਂਝ ਕੇਂਦਰ ਮੁੱਲਾਂਕਣ

### 1. ਪਹੁੰਚਯੋਗਤਾ

- ਕੀ ਸਾਂਝ ਕੇਂਦਰ ਨੂੰ ਲੱਭਣ ਲਈ ਇਲਾਕੇ ਵਿਚ ਕਾਫੀ ਦਿਸ਼ਾ ਨਿਰਦੇਸ਼ ਅਤੇ ਸੱਕੋਤ ਬੋਰਡ ਲਗੇ ਹੋਏ ਹਨ?
- 1    2    3    4    5
- ਕੀ ਸਾਂਝ ਕੇਂਦਰ ਤਕ ਪਹੁੰਚਣਾ ਸੌਖਾ ਹੈ?
- 1    2    3    4    5
- ਕੀ ਉਥੇ ਲੋਕਾਂ ਲਈ ਗੱਡੀਆਂ ਖੜ੍ਹਾਉਣ ਲਈ ਕਾਫੀ ਜਗਾਰ ਉਪਲਬਧ ਹੈ?
- 1    2    3    4    5

### 2. ਜਗਾਰ ਦੇ ਕਾਰਕ

- ਸਾਂਝ ਕੇਂਦਰ ਨੂੰ ਪਛਾਣਨ ਦੀ ਸੌਖ (ਇਮਾਰਤ ਉਤੇ ਨਾਮ ਪਲੇਟ, ਲੋਗੇ, ਕੇਂਦਰ ਚਿੰਨ੍ਹ, ਆਦਿ ਲਗਿਆ ਹੈ)?
- 1    2    3    4    5
- ਸਾਂਝ ਕੇਂਦਰ ਦੀ ਵੱਖਰੀ ਹੋਂਦ (ਵੱਖਰੀ ਇਮਾਰਤ, ਵੱਖਰਾ ਪ੍ਰਵੇਸ਼ ਦੁਆਰ, ਆਦਿ)
- 1    2    3    4    5
- ਦਿਵਿਆਂਗ ਲੋਕਾਂ ਲਈ ਸਹਾਇਕ ਸਹੂਲਤਾਂ ਵਾਲੀ ਇਮਾਰਤ (ਰੈਂਪ, ਵੀਲਚੇਰ, ਆਦਿ)
- 1    2    3    4    5
- ਸਾਂਝ ਕੇਂਦਰ ਦੀ ਸਫ਼ਾਈ, ਦੇਖਭਾਲ ਅਤੇ ਸੁੰਦਰੀਕਰਣ (ਰੰਗ ਰੋਗਨ ਅਤੇ ਸਜਾਵਟ)
- 1    2    3    4    5

### 3. ਲੋਕਾਂ ਪ੍ਰਤਿ ਦੋਸਤਾਨਾ

- ਸੁਆਗਤੀ ਪ੍ਰਵੇਸ਼ (ਸਾਂਝ ਕੇਂਦਰ ਵਿਚ ਦਾਖਲ ਹੁੰਦੇ ਸਮੇਂ ਕੋਈ ਪਾਬੰਦੀ ਨਹੀਂ, ਕੋਈ ਸਵਾਲ ਜਵਾਬ ਨਹੀਂ, ਆਦਿ)
- 1    2    3    4    5
- ਲੋਕਾਂ ਲਈ ਸਹਾਇਕ ਸੂਚਨਾ ਦਾ ਪ੍ਰਦਰਸ਼ਨ (ਕਿਹੜੀ ਚੀਜ਼ ਕਿਥੇ ਹੈ ਉਸ ਬਾਰੇ ਉਚਿਤ ਇਸ਼ਾਰੇ)
- 1    2    3    4    5
- ਵਿਜ਼ਟਰ (ਆਗੁੰਡਕਾਂ) ਲਈ ਸਹੂਲਤਾਂ ਦੀ ਉਪਲਬਧਤਾ (ਜਨ ਸੁਵਿਧਾਵਾਂ, ਸੌਚਾਲਾ, ਪੀਣ ਵਾਲਾ ਪਾਣੀ, ਬੈਠਣ ਲਈ ਥਾਂ, ਫਾਰਮ, ਟੀਵੀ, ਸੇਵਾ ਕਾਊਂਟਰ, ਆਦਿ)
- 1    2    3    4    5

### 4. ਸਟਾਫ ਦਾ ਸਲੀਕਾ ਅਤੇ ਵਰਤਾਉ

- ਸਟਾਫ ਦਾ ਦੋਸਤਾਨਾ ਵਿਹਾਰ (ਮਿਲਵਰਤਣ ਅਤੇ ਸਲੀਕਾ)
- 1    2    3    4    5
- ਸਟਾਫ ਦਾ ਗੈਰ-ਪੁਲਿਸ ਅਧਿਕਾਰੀਆਂ ਦੇ ਰੂਪ ਵਿਚ ਪੇਸ਼ ਹੋਣਾ (ਵਰਦੀ ਨਾ ਪਾਉਣ ਅਤੇ ਵਿਹਾਰ ਵਜੋਂ)
- 1    2    3    4    5
- ਹਾਜ਼ਰ ਸਟਾਫ ਦੇ ਬਾਰੇ ਜਾਣਕਾਰੀ ਦਾ ਪ੍ਰਦਰਸ਼ਨ (ਨਾਂ ਦੇ ਬੈਜ, ਅਹੁਦਾ, ਆਦਿ)
- 1    2    3    4    5

### 5. ਪਾਰਦਰਸ਼ਤਾ ਅਤੇ ਜਵਾਬਦੇਹੀ

- ਉਪਲਬਧ ਸੇਵਾਵਾਂ ਅਤੇ ਉਹਨਾਂ ਦੀ ਫੀਸ ਅਤੇ ਕੰਮ ਹੋਣ ਦੀ ਸਮਾਂ ਸੀਮਾ ਦੀ ਸੂਚੀ ਦਾ ਮੁਨਾਸਬ ਜਗਾਰ ਉਤੇ ਪ੍ਰਦਰਸ਼ਨ
- 1    2    3    4    5
- ਸ਼ਿਕਾਇਤ ਨਿਵਾਰਨ/ ਲੋਕਪਾਲ ਮਸ਼ੀਨੀ (ਜਿਸ ਨੂੰ ਕਿਸੇ ਵੀ ਸ਼ਿਕਾਇਤ ਲਈ ਫੋਨ ਕੀਤਾ ਜਾ ਸਕੇ) ਦੀ ਉਪਲਬਧਤਾ ਅਤੇ ਪ੍ਰਦਰਸ਼ਨ
- 1    2    3    4    5
- ਲੋਕਾਂ ਨਾਲ ਵਿਹਾਰ ਵਿਚ ਪਾਰਦਰਸ਼ਤਾ (ਛੱਪੀਆਂ ਹੋਈਆਂ ਰਸੀਦਾਂ ਅਤੇ ਪ੍ਰਾਪਤੀ ਰਸੀਦਾਂ ਦੀ ਉਪਲਬਧਤਾ)
- 1    2    3    4    5

### 6. ਭਾਈਚਾਰੇ ਨੂੰ ਦਿਸ਼ਾ-ਸੈਧ ਅਤੇ ਜਨਤਕ ਭਾਗੀਦਾਰੀ

- ਸਾਂਝ ਕੇਂਦਰ ਦੇ ਗੈਰ-ਸਰਕਾਰੀ ਦਰਜੇ ਦਾ ਪ੍ਰਦਰਸ਼ਨ (ਰਜਿਸਟ੍ਰੇਸ਼ਨ ਆਫ ਸੋਸਾਇਟੀਜ਼ ਐਕਟ, 1860, ਅਧੀਨ ਰਜਿਸਟ੍ਰੇਸ਼ਨ)
- 1    2    3    4    5
- ਸਾਂਝ ਕੇਂਦਰ ਵਿਚ ਭਾਈਚਾਰੇ ਦੀ ਸਮੂਲੀਅਤ ਦਾ ਪ੍ਰਦਰਸ਼ਨ (ਗੈਰ-ਸਰਕਾਰੀ ਕਮੇਟੀ ਮੈਂਬਰ ਅਤੇ ਸਾਰੀਆਂ ਜਾਤਾਂ ਅਤੇ ਮਰਦਾਂ ਔਰਤਾਂ ਦੀ ਨੁਮਾਇੰਦਗੀ)
- 1    2    3    4    5
- ਭਾਈਚਾਰੇ (ਸਮੁਦਾਇ) ਦੇ ਮੈਂਬਰਾਂ ਲਈ ਸਥਾਨ ਦੀ ਉਪਲਬਧਤਾ (ਸੀਟਿੰਗ ਕਮਰੇ, ਕਾਨਫਰੰਸ ਕਮਰੇ, ਆਦਿ)
- 1    2    3    4    5

### 7. ਯੂਨਿਟਾਂ (ਇਕਾਈਆਂ) ਅਤੇ ਕਾਊਂਟਰਾਂ ਦੇ ਕੱਮ ਕਾਰਜ (ਕੇਵਲ ਜ਼ਿਲ੍ਹਾ ਸਾਂਝ ਕੇਂਦਰ ਲਈ)

- ਸਾਂਝ ਕੇਂਦਰ ਵਿਚ ਵਿਭਿੰਨ ਯੂਨਿਟਾਂ ਅਤੇ ਕਾਊਂਟਰਾਂ ਦੀ ਉਪਲਬਧਤਾ ਅਤੇ ਕੱਮ ਕਾਰਜ
  - ਗ੍ਰੀਵੇਨਸ ਰੇਡਰੋਸ਼ੇਲ ਯੂਨਿਟ
  - ਕਮਜੂਨਿਟੀ ਸਰੀਸਜ਼ ਕਮ ਇਨਫਰਮੇਸ਼ਨ ਯੂਨਿਟ (ਐਨ.ਆਰ.ਆਈ. ਅਤੇ ਵਿਦੇਸ਼ੀਆਂ ਲਈ ਕਾਊਂਟਰ, ਕ੍ਰਾਇਮ ਪ੍ਰੈਵੇਨਸ਼ਨ ਕਾਊਂਟਰ, ਵੇਰਿਫਿਕੇਸ਼ਨ & ਪਰਭਿਸ਼ਨ ਕਾਊਂਟਰ)
  - ਆਰ.ਟੀ.ਆਈ. ਕਾਊਂਟਰ (ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ)
  - ਟੈਂਡਿਕ ਮੈਨੇਜਮੈਂਟ & ਇਨਫਰਮੇਸ਼ਨ ਕਾਊਂਟਰ
  - ਲੀਗਲ ਏਡ & ਵਿਕਟਿਮ ਰਿਲੀਓ ਯੂਨਿਟ
  - ਸੇਨਸੇਟਾਈਜ਼ੇਸ਼ਨ & ਡਿਸਪਿਊਟ ਰੇਸੂਲੂਸ਼ਨ ਯੂਨਿਟ (ਜੋਂਡਰ ਡਿਸਪਿਊਟ ਰੇਸੂਲੂਸ਼ਨ ਯੂਨਿਟ, ਈਕੋਨੋਮਿਕ ਡਿਸਪਿਊਟ ਰੇਸੂਲੂਸ਼ਨ ਯੂਨਿਟ, ਸੋਸਿਅਲ & ਪੋਲਿਟਿਕਲ ਕੋਂਡਲੀਕਟ ਰੇਸੂਲੂਸ਼ਨ ਯੂਨਿਟ)
- 1    2    3    4    5

### 8. ਯੂਨਿਟਾਂ (ਇਕਾਈਆਂ) ਅਤੇ ਕਾਊਂਟਰਾਂ ਦੇ ਕੱਮ ਕਾਰਜ (ਕੇਵਲ ਸਬ-ਡਿਵਿਜ਼ਨ ਸਾਂਝ ਕੇਂਦਰ ਲਈ)

- ਸਾਂਝ ਕੇਂਦਰ ਵਿਚ ਵਿਭਿੰਨ ਯੂਨਿਟਾਂ ਅਤੇ ਕਾਊਂਟਰਾਂ ਦੀ ਉਪਲਬਧਤਾ ਅਤੇ ਕੱਮ ਕਾਰਜ
  - ਕਮਜੂਨਿਟੀ ਸਰੀਸਜ਼ ਕਮ ਇਨਫਰਮੇਸ਼ਨ ਯੂਨਿਟ
  - ਐਨ.ਆਰ.ਆਈ. ਅਤੇ ਵਿਦੇਸ਼ੀਆਂ ਲਈ ਕਾਊਂਟਰ
  - ਜੋਂਡਰ ਡਿਸਪਿਊਟ ਰੇਸੂਲੂਸ਼ਨ ਯੂਨਿਟ
- 1    2    3    4    5

### 9. ਯੂਨਿਟਾਂ (ਇਕਾਈਆਂ) ਅਤੇ ਕਾਊਂਟਰਾਂ ਦੀ ਦੇ ਕੱਮ ਕਾਰਜ (ਕੇਵਲ ਪੁਲਿਸ ਸਟੇਸ਼ਨ ਸਾਂਝ ਕੇਂਦਰ ਲਈ)

- ਸਾਂਝ ਕੇਂਦਰ ਵਿਚ ਵਿਭਿੰਨ ਯੂਨਿਟਾਂ ਅਤੇ ਕਾਊਂਟਰਾਂ ਦੀ ਉਪਲਬਧਤਾ ਅਤੇ ਕੱਮ ਕਾਰਜ
  - ਕਮਜੂਨਿਟੀ ਸਰੀਸਜ਼ ਕਮ ਇਨਫਰਮੇਸ਼ਨ ਯੂਨਿਟ
  - ਜੋਂਡਰ ਡਿਸਪਿਊਟ & ਸੋਸਿਅਲ ਕੋਂਡਲੀਕਟ ਰੇਸੂਲੂਸ਼ਨ ਯੂਨਿਟ
- 1    2    3    4    5

